

 Print Page

## Sri Guru Granth Sahib

Displaying 1062 of

ਕਰਤਾ ਕਰੇ ਸੁ ਨਿਹਚਉ ਹੋਵੈ ॥

Karathaa Karae S Nihacho Hovai ||

Whatever the Creator does, surely comes to pass.

ਮਾਰੂ ਸੋਲਹੇ (ਮਃ ੩) (੧੮) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧

Raag Maaroo Guru Amar Das

ਗੁਰ ਕੈ ਸਬਦੇ ਹਉਮੈ ਖੋਵੈ ॥

Gur Kai Sabadhae Houmai Khovai ||

Through the Word of the Guru's Shabad, egotism is consumed.

ਮਾਰੂ ਸੋਲਹੇ (ਮਃ ੩) (੧੮) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧

Raag Maaroo Guru Amar Das

ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥

Gur Parasaadhee Kisai Dhae Vaddiaaeee Naamo Naam Dhhaiaaidhaa ||5||

By Guru's Grace, some are blessed with glorious greatness; they meditate on the Naam, the Name of the Lord. ||5||

ਮਾਰੂ ਸੋਲਹੇ (ਮਃ ੩) (੧੮) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੨

Raag Maaroo Guru Amar Das

ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥

Gur Saevae Jaevadd Hor Laahaa Naahee ||

There is no other profit as great as service to the Guru.

ਮਾਰੂ ਸੋਲਹੇ (ਮਃ ੩) (੧੮) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੨

Raag Maaroo Guru Amar Das

ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥

Naam Mann Vasai Naamo Saalaahae ||

The Naam abides within my mind, and I praise the Naam.

ਮਾਰੂ ਸੋਲਹੇ (ਮਃ ੩) (੧੮) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੨

Raag Maaroo Guru Amar Das

ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥

Naamo Naam Sadhaa Sukhadhaathaa Naamo Laahaa Paaeidhaa ||6||

The Naam is forever the Giver of peace. Through the Naam, we earn the profit. ||6||

ਮਾਰੂ ਸੋਲਹੇ (ਮਃ ੩) (੧੮) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੩  
Raag Maaroo Guru Amar Das

ਬਿਨੁ ਨਾਵੈ ਸਭ ਦੁਖੁ ਸੰਸਾਰਾ ॥

Bin Naavai Sabh Dhukh Sansaaraa ||

Without the Name, all the world suffers in misery.

ਮਾਰੂ ਸੋਲਹੇ (ਮਃ ੩) (੧੮) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੩  
Raag Maaroo Guru Amar Das

ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥

Bahu Karam Kamaavehi Vadhhehi Vikaaraa ||

The more actions one does, the more the corruption increases.

ਮਾਰੂ ਸੋਲਹੇ (ਮਃ ੩) (੧੮) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੪  
Raag Maaroo Guru Amar Das

ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥

Naam N Saevehi Kio Sukh Paaeeai Bin Naavai Dhukh Paaeidhaa ||7||

Without serving the Naam, how can anyone find peace? Without the Naam, one suffers in pain. ||7||

ਮਾਰੂ ਸੋਲਹੇ (ਮਃ ੩) (੧੮) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੪  
Raag Maaroo Guru Amar Das

ਆਪਿ ਕਰੇ ਤੈ ਆਪਿ ਕਰਾਏ ॥

Aap Karae Thai Aap Karaaeae ||

He Himself acts, and inspires all to act.

ਮਾਰੂ ਸੋਲਹੇ (ਮਃ ੩) (੧੮) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੫  
Raag Maaroo Guru Amar Das

ਗੁਰ ਪਰਸਾਦੀ ਕਿਸੈ ਬੁਝਾਏ ॥

Gur Parasaadhee Kisai Bujhaaeae ||

By Guru's Grace, He reveals Himself to a few.

ਮਾਰੂ ਸੋਲਹੇ (ਮਃ ੩) (੧੮) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੫  
Raag Maaroo Guru Amar Das

ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥

Guramukh Hovehi Sae Bandhhan Thorrehi Mukathee Kai Ghar Paaeidhaa ||8||

One who becomes Gurmukh breaks his bonds, and attains the home of liberation. ||8||

ਮਾਰੂ ਸੋਲਹੇ (ਮਃ ੩) (੧੮) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੫  
Raag Maaroo Guru Amar Das

ਗਣਤ ਗਣੈ ਸੋ ਜਲੈ ਸੰਸਾਰਾ ॥

Ganath Ganai So Jalai Sansaaraa ||

One who calculates his accounts, burns in the world.

ਮਾਤੁ ਸੋਲਹੇ (ਮਃ ੩) (੧੮) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੬

Raag Maaroo Guru Amar Das

ਸਹਸਾ ਮੂਲਿ ਨ ਚੁਕੈ ਵਿਕਾਰਾ ॥

Sehasaa Mool N Chukai Vikaaraa ||

His skepticism and corruption are never dispelled.

ਮਾਤੁ ਸੋਲਹੇ (ਮਃ ੩) (੧੮) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੬

Raag Maaroo Guru Amar Das

ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥

Guramukh Hovai S Ganath Chukaaeae Sachae Sach Samaaeidhaa ||9||

One who becomes Gurmukh abandons his calculations; through Truth, we merge in the True Lord. ||9||

ਮਾਤੁ ਸੋਲਹੇ (ਮਃ ੩) (੧੮) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੬

Raag Maaroo Guru Amar Das

ਜੇ ਸਚੁ ਦੇਇ ਤ ਪਾਏ ਕੋਈ ॥

Jae Sach Dhaee Th Paaeae Koee ||

If God grants Truth, then we may attain it.

ਮਾਤੁ ਸੋਲਹੇ (ਮਃ ੩) (੧੮) ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੭

Raag Maaroo Guru Amar Das

ਗੁਰ ਪਰਸਾਦੀ ਪਰਗਟੁ ਹੋਈ ॥

Gur Parasaadhee Paragatt Hoei ||

By Guru's Grace, it is revealed.

ਮਾਤੁ ਸੋਲਹੇ (ਮਃ ੩) (੧੮) ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੭

Raag Maaroo Guru Amar Das

ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥

Sach Naam Saalaahae Rang Raathaa Gur Kirapaa Thae Sukh Paeidhaa ||10||

One who praises the True Name, and remains imbued with the Lord's Love, by Guru's Grace, finds peace. ||10||

ਮਾਤੁ ਸੋਲਹੇ (ਮਃ ੩) (੧੮) ੧੦:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੮

Raag Maaroo Guru Amar Das

ਜਪੁ ਤਪੁ ਸੰਜਮੁ ਨਾਮੁ ਪਿਆਰਾ ॥

Jap Thap Sanjam Naam Piaaraa ||

The Beloved Naam, the Name of the Lord, is chanting, meditation, penance and self-control.

ਮਾਤੁ ਸੋਲਹੇ (ਮਃ ੩) (੧੮) ੧੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੮

Raag Maaroo Guru Amar Das

ਕਿਲਵਿਖ ਕਾਟੇ ਕਾਟਣਹਾਰਾ ॥

Kilavikh Kaattae Kaattanehaaraa ॥

God, the Destroyer, destroys sins.

ਮਾਰੂ ਸੋਲਹੇ (ਮਃ ੩) (੧੮) ੧੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੯

Raag Maaroo Guru Amar Das

ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥

Har Kai Naam Than Man Seethal Hoaa Sehajae Sehaj Samaaidhaa ॥11॥

Through the Name of the Lord, the body and mind are cooled and soothed, and one is intuitively, easily absorbed into the Celestial Lord. ॥11॥

ਮਾਰੂ ਸੋਲਹੇ (ਮਃ ੩) (੧੮) ੧੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੯

Raag Maaroo Guru Amar Das

ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥

Anthar Lobh Man Mailai Mal Laaeae ॥

With greed within them, their minds are filthy, and they spread filth around.

ਮਾਰੂ ਸੋਲਹੇ (ਮਃ ੩) (੧੮) ੧੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੦

Raag Maaroo Guru Amar Das

ਮੈਲੇ ਕਰਮ ਕਰੇ ਦੁਖੁ ਪਾਏ ॥

Mailae Karam Karae Dhukh Paaeae ॥

They do filthy deeds, and suffer in pain.

ਮਾਰੂ ਸੋਲਹੇ (ਮਃ ੩) (੧੮) ੧੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੦

Raag Maaroo Guru Amar Das

ਕੂੜੇ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥

Koorro Koorr Karae Vaapaaraa Koorr Bol Dhukh Paeidhaa ॥12॥

They deal in falsehood, and nothing but falsehood; telling lies, they suffer in pain. ॥12॥

ਮਾਰੂ ਸੋਲਹੇ (ਮਃ ੩) (੧੮) ੧੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੦

Raag Maaroo Guru Amar Das

ਨਿਰਮਲ ਬਾਣੀ ਕੋ ਮੰਨਿ ਵਸਾਏ ॥

Niramal Baanee Ko Mann Vasaaeae ॥

Rare is that person who enshrines the Immaculate Bani of the Guru's Word within his mind.

ਮਾਰੂ ਸੋਲਹੇ (ਮਃ ੩) (੧੮) ੧੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੧

Raag Maaroo Guru Amar Das

ਗੁਰ ਪਰਸਾਦੀ ਸਹਸਾ ਜਾਏ ॥

Gur Parasaadhee Sehasaa Jaaeae ॥

By Guru's Grace, his skepticism is removed.

ਮਾਰੂ ਸੋਲਹੇ (ਮਃ ੩) (੧੮) ੧੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੧

Raag Maaroo Guru Amar Das

ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥

Gur Kai Bhaanai Chalai Dhin Raathee Naam Chaeth Sukh Paaeidhaa ||13||

He walks in harmony with the Guru's Will, day and night; remembering the Naam, the Name of the Lord, he finds peace. ||13||

ਮਾਰੂ ਸੋਲਹੇ (ਮਃ ੩) (੧੮) ੧੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੧

Raag Maaroo Guru Amar Das

ਆਪਿ ਸਿਰੰਦਾ ਸਚਾ ਸੋਈ ॥

Aap Sirandhaa Sachaa Soee ||

The True Lord Himself is the Creator.

ਮਾਰੂ ਸੋਲਹੇ (ਮਃ ੩) (੧੮) ੧੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੨

Raag Maaroo Guru Amar Das

ਆਪਿ ਉਪਾਇ ਖਪਾਏ ਸੋਈ ॥

Aap Oupaae Khapaaeae Soee ||

He Himself creates and destroys.

ਮਾਰੂ ਸੋਲਹੇ (ਮਃ ੩) (੧੮) ੧੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੨

Raag Maaroo Guru Amar Das

ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥

Guramukh Hovai S Sadhaa Salaahae Mil Saachae Sukh Paaeidhaa ||14||

One who becomes Gurmukh, praises the Lord forever. Meeting the True Lord, he finds peace. ||14||

ਮਾਰੂ ਸੋਲਹੇ (ਮਃ ੩) (੧੮) ੧੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੨

Raag Maaroo Guru Amar Das

ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥

Anaek Jathan Karae Eindhree Vas N Hoei ||

Making countless efforts, sexual desire is not overcome.

ਮਾਰੂ ਸੋਲਹੇ (ਮਃ ੩) (੧੮) ੧੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੩

Raag Maaroo Guru Amar Das

ਕਾਮਿ ਕਰੋਧਿ ਜਲੈ ਸਭੁ ਕੋਈ ॥

Kaam Karodhh Jalai Sabh Koei ||

Everyone is burning in the fires of sexuality and anger.

ਮਾਰੂ ਸੋਲਹੇ (ਮਃ ੩) (੧੮) ੧੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੩

Raag Maaroo Guru Amar Das

ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥

Sathigur Saevae Man Vas Aavai Man Maarae Manehi Samaaeidhaa ||15||

Serving the True Guru, one brings his mind under control; conquering his mind, he merges in the Mind of God. ||15||

ਮਾਰੂ ਸੋਲਹੇ (ਮਃ ੩) (੧੮) ੧੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੪

Raag Maaroo Guru Amar Das

ਮੇਰਾ ਤੇਰਾ ਤੁਧੁ ਆਪੇ ਕੀਆ ॥

Maeraa Thaeraa Thudhh Aapae Keeaa ||

You Yourself created the sense of 'mine' and 'yours.'

ਮਾਰੂ ਸੋਲਹੇ (ਮਃ ੩) (੧੮) ੧੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੪

Raag Maaroo Guru Amar Das

ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥

Sabh Thaerae Janth Thaerae Sabh Jeeaa ||

All creatures are Yours; You created all beings.

ਮਾਰੂ ਸੋਲਹੇ (ਮਃ ੩) (੧੮) ੧੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੫

Raag Maaroo Guru Amar Das

ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥

Naanak Naam Samaal Sadhaa Thoo Guramathee Mann Vasaaeidhaa ||16||4||18||

O Nanak, contemplate the Naam forever; through the Guru's Teachings, the Lord abides in the mind. ||16||4||18||

ਮਾਰੂ ਸੋਲਹੇ (ਮਃ ੩) (੧੮) ੧੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੫

Raag Maaroo Guru Amar Das

ਮਾਰੂ ਮਹਲਾ ੩ ॥

Maaroo Mehalaa 3 ||

Maaroo, Third Mehl:

ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੨

ਹਰਿ ਜੀਉ ਦਾਤਾ ਅਗਮ ਅਥਾਹਾ ॥

Har Jeeo Dhaathaa Agam Athhaahaa ||

The Dear Lord is the Giver, inaccessible and unfathomable.

ਮਾਰੂ ਸੋਲਹੇ (ਮਃ ੩) (੧੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੬

Raag Maaroo Guru Amar Das

ਓਸੁ ਤਿਲੁ ਨ ਤਮਾਇ ਵੇਪਰਵਾਹਾ ॥

Ous Thil N Thamaae Vaeparavaahaa ||

He does not have even an iota of greed; He is self-sufficient.

ਮਾਹੂ ਸੋਲਹੇ (ਮਃ ੩) (੧੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੬

*Raag Maaroo Guru Amar Das*

ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥

This No Aparr N Sakai Koee Aapae Mael Milaaeidhaa ||1||

No one can reach up to Him; He Himself unites in His Union. ||1||

ਮਾਹੂ ਸੋਲਹੇ (ਮਃ ੩) (੧੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੭

*Raag Maaroo Guru Amar Das*

ਜੋ ਕਿਛੁ ਕਰੈ ਸੁ ਨਿਹਚਉ ਹੋਈ ॥

Jo Kishh Karai S Nihacho Hoee ||

Whatever He does, surely comes to pass.

ਮਾਹੂ ਸੋਲਹੇ (ਮਃ ੩) (੧੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੭

*Raag Maaroo Guru Amar Das*

ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥

This Bin Dhaathaa Avar N Koee ||

There is no other Giver, except for Him.

ਮਾਹੂ ਸੋਲਹੇ (ਮਃ ੩) (੧੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੭

*Raag Maaroo Guru Amar Das*

ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥

Jis No Naam Dhaan Karae So Paaeae Gur Sabadhee Maelaaeidhaa ||2||

Whoever the Lord blesses with His gift, obtains it. Through the Word of the Guru's Shabad, He unites him with Himself. ||2||

ਮਾਹੂ ਸੋਲਹੇ (ਮਃ ੩) (੧੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੮

*Raag Maaroo Guru Amar Das*

ਚਉਦਹ ਭਵਣ ਤੇਰੇ ਹਟਨਾਲੇ ॥

Choudheh Bhavan Thaerae Hattanaalae ||

The fourteen worlds are Your markets.

ਮਾਹੂ ਸੋਲਹੇ (ਮਃ ੩) (੧੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੮

*Raag Maaroo Guru Amar Das*

ਸਤਿਗੁਰਿ ਦਿਖਾਏ ਅੰਤਰਿ ਨਾਲੇ ॥

Sathigur Dhikhaaeae Anthar Naalae ||

The True Guru reveals them, along with one's inner being.

ਮਾਹੂ ਸੋਲਹੇ (ਮਃ ੩) (੧੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੯

*Raag Maaroo Guru Amar Das*

ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥

Naavai Kaa Vaapaaree Hovai Gur Sabadhee Ko Paaeidhaa ||3||

One who deals in the Name, through the Word of the Guru's Shabad, obtains it. ||3||

ਮਾਰੂ ਸੋਲਰੇ (ਮਃ ੩) (੧੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੬੨ ਪੰ. ੧੯

Raag Maaroo Guru Amar Das